

ਸੈਕੰਡਰੀ ਸਕੂਲ:

ਇਹ ਸਕੂਲ ਮਸੰਜਰ ਸੈਕੰਡਰੀ ਸਕੂਲ ਟੈਲੀਫੋਨ ਰਜਿਸਟ੍ਰੇਸ਼ਨ ਕਾਲ ਦਾ ਪੰਜਾਬੀ ਅਨੁਵਾਦ ਹੈ ਜਿਹੜੀ ਤੁਸੀਂ ਅੰਗਰੇਜ਼ੀ ਵਿੱਚ ਪ੍ਰਾਪਤ ਕਰੋਗੇ:

ਇਹ ਟੋਰੋਂਟੋ ਸਕੂਲ ਬੋਰਡ ਵਲੋਂ ਇਸ ਸਤੰਬਰ ਵਿੱਚ ਤੁਹਾਡੇ ਗ੍ਰੇਡ (ਬੱਚੇ ਲਈ ਵਿਸ਼ਿਸ਼ਟ) ਵਿੱਚ ਜਾ ਰਹੇ ਬੱਚੇ ਵਾਸਤੇ ਬਹੁਤ ਮਹੱਤਵਪੂਰਨ ਸੁਨੇਹਾ ਹੈ। (ਤੁਸੀਂ ਆਪਣੇ ਹਰੇਕ ਬੱਚੇ ਲਈ ਇੱਕ ਫੋਨ ਕਾਲ ਪ੍ਰਾਪਤ ਕਰੋਗੇ। ਕਾਲਾਂ ਦੀ ਪਛਾਣ ਉਨ੍ਹਾਂ ਦੇ ਗ੍ਰੇਡ ਦੁਆਰਾ ਕੀਤੀ ਜਾਵੇਗੀ।)

ਸਿੱਖਿਆ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਸੈਕੰਡਰੀ ਸਕੂਲ ਇੱਕ ਅਨੁਕੂਲ ਬਣਾਏ ਗਏ ਮਾਡਲ ਅਤੇ ਸਥਾਪਤ ਕੀਤੇ ਗਏ ਸਿਹਤ ਅਤੇ ਸੁਰੱਖਿਆ ਦੇ ਵਧੇ ਹੋਏ ਉਪਾਵਾਂ ਦੇ ਨਾਲ ਖੁੱਲ੍ਹਣਗੇ। ਟੀਡੀਐਸਬੀ ਵਿੱਚ, ਵਿਦਿਆਰਥੀ ਹਰ ਦੂਸਰੇ ਦਿਨ ਸਾਖਿਆਤ ਤੌਰ 'ਤੇ (in person) ਸਕੂਲ ਵਿੱਚ ਹਾਜ਼ਰ ਹੋਣਗੇ, ਲਗਭਗ 15 ਵਿਦਿਆਰਥੀਆਂ ਦੇ ਛੋਟੇ ਕਲਾਸ ਸਾਈਜ਼ਾਂ ਵਿੱਚ, ਦਿਨ ਦੇ ਦੂਸਰੇ ਹਿੱਸੇ ਲਈ ਸਿਖਲਾਈ ਸੁਤੰਤਰ ਢੰਗ ਨਾਲ ਕੰਮ ਕਰਨ ਦੇ ਸਮੇਂ ਅਤੇ ਲਾਈਵ ਔਨਲਾਈਨ ਸਿਖਲਾਈ ਦੇਵਾਂ ਸਮੇਤ ਘਰ ਵਿੱਚ ਜਾਰੀ ਰਹਿਣ ਦੇ ਨਾਲ।

ਇਸ ਦੇ ਨਾਲ ਹੀ, ਸੈਕੰਡਰੀ ਸਕੂਲ ਕੁਆਡਮੈਸਟਰ (quadmester) ਕਾਰਜਕ੍ਰਮ ਤੇ ਚਲਣਗੇ ਜਿਹੜਾ ਸਕੂਲੀ ਸਾਲ ਨੂੰ ਹਰੇਕ ਬਲਾਕ ਵਿੱਚ 44 ਦਿਨਾਂ ਦੇ ਚਾਰ ਬਲਾਕਾਂ ਵਿੱਚ ਵੰਡਦਾ ਹੈ, ਅਤੇ ਜਿਥੇ ਵਿਦਿਆਰਥੀ ਹਰੇਕ ਕੁਆਡਮੈਸਟਰ ਵਿੱਚ ਦੋ ਕੋਰਸ ਲੈਂਦੇ ਹਨ।

ਜੇ ਤੁਸੀਂ ਆਪਣੇ ਬੱਚੇ ਨੂੰ ਸਤੰਬਰ ਵਿੱਚ ਇੰਨ-ਸਕੂਲ ਲਰਨਿੰਗ ਵਾਸਤੇ ਸਕੂਲ ਨਾ ਭੇਜਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਬੱਚੇ ਲਈ ਟੀਡੀਐਸਬੀ ਦੇ ਵਰਚੁਅਲ ਸਕੂਲ ਫੋਰ ਰਿਮੋਟ ਲਰਨਿੰਗ (Virtual School for Remote Learning) ਰਾਹੀਂ ਘਰ ਵਿੱਚ ਪੂਰੀ ਤਰ੍ਹਾਂ ਰਿਮੋਟ ਲਰਨਿੰਗ ਮਾਡਲ ਉਪਲਬਧ ਹੋਵੇਗਾ। ਰਿਮੋਟ ਲਰਨਿੰਗ ਇੱਕ ਕੇਂਦਰੀ ਵਰਚੁਅਲ ਸਕੂਲ ਮਾਡਲ ਰਾਹੀਂ ਡਿਲਿਵਰ ਕੀਤੀ ਜਾਵੇਗੀ ਕਿਉਂਕਿ ਸਕੂਲ ਵਿੱਚ ਅਧਾਰਤ ਵਿਅਕਤੀਗਤ ਮਾਡਲ ਪ੍ਰਦਾਨ ਕਰਨ ਲਈ ਕਾਫੀ ਸਾਧਨ ਨਹੀਂ ਹਨ।

ਤੁਹਾਡੇ ਸਕੂਲ ਨੂੰ ਸਤੰਬਰ ਵਾਸਤੇ ਕਲਾਸ ਸੂਚੀਆਂ ਬਣਾਉਣ ਦੀ ਲੋੜ ਹੈ, ਇਸ ਕਰਕੇ ਅਸੀਂ ਤੁਹਾਨੂੰ ਇਸ ਵੇਲੇ ਆਪਣੇ ਬੱਚੇ ਨੂੰ ਇੰਨ ਪਰਸਨ (ਇਸਦਾ ਮਤਲਬ ਹੈ ਸਕੂਲ ਵਿੱਚ) ਜਾਂ ਰਿਮੋਟ ਲਰਨਿੰਗ (ਇਸਦਾ ਮਤਲਬ ਵਰਚੁਅਲ (Virtual) ਸਕੂਲ ਹੈ) ਵਾਸਤੇ ਰਜਿਸਟਰ ਕਰਨ ਲਈ ਕਹਿ ਰਹੇ ਹਾਂ।

1) ਸਤੰਬਰ ਵਿੱਚ ਤੁਹਾਡਾ ਬੱਚਾ ਸਕੂਲ ਵਿੱਚ ਕਿਵੇਂ ਪਰਤੇਗਾ:

“ਮੇਰਾ ਬੱਚਾ ਸਾਖਿਆਤ ਤੌਰ 'ਤੇ (ਇੰਨ ਪਰਸਨ) ਹਾਜ਼ਰ ਹੋਵੇਗਾ” ਲਈ 1 ਦਬਾਓ

“ਮੇਰਾ ਬੱਚਾ ਰਿਮੋਟ ਲਰਨਿੰਗ ਵਾਸਤੇ ਵਰਚੁਅਲ (Virtual) ਸਕੂਲ ਵਿੱਚ ਹਾਜ਼ਰ ਹੋਵੇਗਾ” ਲਈ 2 ਦਬਾਓ

ਤੁਹਾਡੀ ਰਜਿਸਟਰੇਸ਼ਨ ਲਈ ਧੰਨਵਾਦ। ਅੱਪਡੇਟਾਂ ਅਤੇ ਅਗਲੇ ਕਦਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ

www.tdsb.on.ca ਤੇ ਸਾਡੀ ਵੈੱਬਸਾਈਟ 'ਤੇ ਜਾਓ।